

੧. ਨਾਂਵ(Noun) ਕਿਸਨੂੰ ਕਹਿੰਦੇ ਹਨ? ਪੰਜ ਉਦਾਹਰਣਾਂ ਦਿਉ। (Give 5 examples)

੨. ਹੇਠ ਲਿਖੇ ਲੇਖ ਵਿੱਚੋਂ ਨਾਂਵ ਸ਼ਬਦਾਂ ਦੇ ਹੇਠਾਂ ਲਕੀਰ ਖਿੱਚੋ।

ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਘਰ ਵਿੱਚ ਪਿਤਾ ਅਤੇ ਉਹਨਾਂ ਦੇ ਦੋ ਪੁੱਤਰ ਰਹਿੰਦੇ ਸਨ। ਉਹਨਾਂ ਕੋਲ ਜ਼ਮੀਨ, ਜ਼ਾਇਦਾਦ ਦੀ ਕੋਈ ਕਮੀ ਨਹੀਂ ਸੀ। ਪਿਤਾ ਜੀ ਬਜ਼ੁਰਗ ਹੋਣ ਕਰਕੇ ਬਿਮਾਰ ਰਹਿੰਦੇ ਸਨ। ਆਖਿਰ ਇੱਕ ਦਿਨ ਪਿਤਾ ਜੀ ਅਕਾਲ ਚਲਾਣਾ ਕਰ ਗਏ। ਦੋਵਾਂ ਭਰਾਵਾਂ ਨੇ ਆਪਸ ਵਿੱਚ ਜ਼ਮੀਨ, ਜ਼ਾਇਦਾਦ ਵੰਡ ਲਈ। ਪੈਲੀ ਡੰਗਰ ਤੇ ਸਾਂਝੀ ਹਵੇਲੀ ਵੀ ਵੰਡ ਲਈ। ਵੱਡੇ ਭਰਾ ਨੇ ਆਪਣੀ ਜਿੰਦਗੀ ਸ਼ਾਹਾਂ ਵਾਂਗੂੰ ਬਣਾ ਲਈ। ਸੇਵਾ ਕਰਨ ਲਈ ਨੌਕਰ ਚਾਕਰ ਰੱਖ ਲਏ ਅਤੇ ਪੈਸੇ ਦੇ ਹੰਕਾਰ ਵਿੱਚ ਆ ਗਿਆ।

੩. ਪੜਨਾਂਵ(Pronoun) ਕਿਸਨੂੰ ਕਹਿੰਦੇ ਹਨ ? ਪੜਨਾਂਵ ਦੀਆਂ ਕਿਸਮਾਂ(Types) ਲਿਖੋ:

੫. ਖਾਲੀ ਥਾਵਾਂ ਵਿੱਚ ਸਹੀ ਪੜਨਾਂਵ ਦੀ ਚੋਣ ਕਰਕੇ ਭਰੋ:

Choose the correct Pronoun word from the bracket and complete the sentence.

੧) ਬੈਲਾ ਚੁੱਕਿਆ ਹੈ? (ਕਿਸਨੇ, ਤੁਸੀਂ, ਮੇਰਾ)

੨) ਬੈਲਾ ਚੁੱਕਿਆ ਹੈ। (ਉਸਨੇ, ਤੁਹਾਡਾ)

੩) ਕੀ ਇੱਕ ਕਲਮ ਲੈ ਸਕਦਾ ਹਾਂ? (ਤੁਹਾਡੀ, ਮੈਂ)

੪) ਕਲਮ ਲੈਕੇ ਆਇਆ ਕਰੋ। (ਆਪਣੀ, ਆਪ, ਤੁਸੀਂ)

੫) ਪੰਜਾਬੀ ਕਲਾਸ ਤੋਂ ਬਾਅਦ ਪੀਜ਼ਾ ਖਾਵਾਂਗੀ । (ਮੈਂ, ਤੂੰ)

੬) ਪੀਜ਼ਾ ਖਾਵਾਂਗੇ। (ਸਾਰੇ, ਅਸੀਂ)

੭) ਅੱਜ ਘਰ ਆਉਗੇ? (ਮੇਰੇ, ਕੀ, ਤੁਸੀਂ)

੮) ਨਹੀਂ! ਅੱਜ ਘਰ ਨਹੀਂ ਆਵਾਂਗਾ। (ਤੁਹਾਡੇ, ਮੈਂ)

੯) ਕਲ ਨੂੰ ਤੁਹਾਡੇ ਘਰ ਆਵਾਂਗੇ। (ਤੁਸੀਂ, ਅਸੀਂ, ਸਾਰੇ)

੧੦)ਤਾਂ ਬਹੁਤ ਚੰਗੀ ਗਲ ਹੈ। (ਇਹਨਾਂ, ਇਹ)

੪. ਮੌਸਮ(Weather)

੫. ਮੇਰਾ ਪਰਿਵਾਰ

ਸ਼ਬਦ	ਅਰਥ	ਰਿਸ਼ਤਾ ਦੱਸੋ	
ਬੁੱਢਾ-ਬਾਂਦੀ		ਤੁਹਾਡੇ ਪਿਤਾ ਜੀ ਦੇ ਵੱਡੇ ਵੀਰ ਜੀ	
ਲੂ		ਤੁਹਾਡੇ ਪਿਤਾ ਜੀ ਦੇ ਪਿਤਾ ਜੀ	
ਖੁਸ਼ਕ		ਤੁਹਾਡੇ ਮਾਤਾ ਜੀ ਦੇ ਮਾਤਾ ਜੀ ਦਾ ਪਤੀ	
ਗਰਜ		ਤੁਹਾਡੇ ਦਾਦਾ ਜੀ ਦੀ ਪਤਨੀ	
ਗੜੇ		ਤੁਹਾਡੇ ਪਿਤਾ ਜੀ ਦੇ ਭੈਣ ਜੀ	
ਮੀਂਹ		ਤੁਹਾਡੇ ਮਾਤਾ ਜੀ ਦੇ ਮਾਤਾ ਜੀ	
ਹਨੇਰੀ		ਤੁਹਾਡੇ ਮਾਤਾ ਜੀ ਦੇ ਭੈਣ ਦਾ ਪਤੀ	
ਧੁੰਦ		ਤੁਹਾਡੇ ਮਾਤਾ ਜੀ ਦੇ ਭੈਣ ਜੀ	
ਖੁਸ਼ਕ		ਤੁਹਾਡੇ ਦਾਦਾ ਜੀ ਦੇ ਪਿਤਾ ਜੀ	
ਸਿੱਲਾ		ਤੁਹਾਡੇ ਵੀਰ ਦਾ ਪੁੱਤਰ	
ਸੱਤਰੰਗੀ ਪੀਂਗ		ਤੁਹਾਡੇ ਦਾਦਾ ਜੀ ਦੀ ਬੇਟੀ ਦਾ ਪਤੀ	

Exercise:

ਹੇਠ ਲਿਖੇ ਵਾਕਾਂ ਵਿੱਚੋਂ ਕਿਰਿਆ ਅਤੇ ਸਹਾਇਕ ਕਿਰਿਆ ਦੀ ਪਛਾਣ ਕਰੋ ਅਤੇ ਲਿਖੋ:
ਉਹ ਫਲ ਵੇਚਦਾ ਹੈ।

ਬੱਚਾ ਪੜ੍ਹ ਰਿਹਾ ਹੈ।

ਤੋਤੇ ਉਡਦੇ ਹਨ।

ਕੁੜੀਆਂ ਗੀਤ ਗਾਉਂਦੀਆਂ ਹਨ।

ਮੇਰੀ ਕਮੀਜ਼ ਧੋ ਦਿਓ।

ਰੂਪਲ ਪ੍ਰਸ਼ਾਦਾ ਛਕਦੀ ਹੈ।

ਅਮਨ ਨੇ ਪਾਠ ਯਾਦ ਕੀਤਾ।

ਬਾਹਰ ਮੀਂਹ ਪੈ ਰਿਹਾ ਹੈ।

